

***** = Expletive

= name of individual (removed due to privacy reasons)

---- BEGINNING OF CONVERSATION ----

ਮਾਨ ਸਿੰਹ : ਹਾ ਜੀ ।

ਬਜ਼ੁਰਗ ਸਿੰਘ : ਕਮੀਨਾ ਏ ਬਹੁਤ ਨੀਚ ਹੈ ਤੂੰ ***** । ਏ ਕਹੀ ਜਾਂਦੇ ਨੇ ਤੈਨੂੰ । ਜੇ ਨਾ ਆਇਆ ਕਹਿਣਗੇ ਕਿ ਜੀ ਬਾਬਾ ਕਸੂਰਵਾਰ ਹੈ। ਤੁਹਾਡੀ ***** ਨੂੰ ***** ਤੁਹਾਡੀ ।***** ਦਿਉ ਇਥੇ ।***** । ਜੂਤੀਆਂ ਮਰਵਾ ਦੋ ਉਹਦੇ । ਚਾਹੇ ਏਅਰਪੋਰਟ ਤੇ ਅਰੈਸਟ ਕਰ ਦੇਣ ਤੇਨੂੰ ।

{Transcriber's Comments : The elderly Singh mention the 2006 Protest at San Francisco International Airport }

ਮਾਨ ਸਿੰਹ : ਹਾ ਜੀ ।

ਬਜ਼ੁਰਗ ਸਿੰਘ : ਅਖਬਾਰ ਵਾਲਿਆਂ ਨੇ ਫਿਰ ਸ਼ੁਰੂ ਕਰ ਦਿਤਾ । ਤੂੰ ਕਿਉ ਨਹੀ ਚੁਪ ਕਰਕੇ ਬੋਹਿ ਸਕਦਾ ***** ਅਮਰੀਕਾ ਦਿਆ। ਸਾਲਾ ਅਮਰੀਕਾ, ਅਮਰੀਕਾ ***** ਲਾਈ ਏ ਸਦਾਈਆ ਨੇ ।

{Transcriber's Comments : The elderly Singh chides the Saadh for coming to America, and the negative media attention from his trip}

ਚੁਪ ਕਰਕੇ ਬੈਠ, ਕਿਹ ਮੈ ਨਹੀ ਜਾਣਾ ਕੀਤੇ। ਸਾਲਾ, ***** ਚੇ ਜਾਣਾ। ਸਾਲੇ ***** । ਸਾਰੇ ਮਰਗਏ, ਸਾਲੇ ਤੁਹਾਡੀ ***** ਦਾ ***** ਵੜ ਗਿਆ। #### ਦੀ ***** ਨੂੰ ***** , ਵਿਚੇ #### ਸਿੰਘ ***** ਦੀ ***** ਮਾਰੀਆ, ***** ਦੇ। ਉਦਣ ਸਾਰੀਆ ਗਲਾ ਹੋਈਆ ਕਹੀ ਜਾਂਦੇ ਨੇ ਠੀਕ ਹੈ, ਠੀਕ ਹੈ।ਤੁਹਾਡੀ ***** ਦਾ ***** ਠੀਕ ਹੈ।***** ਗੁਰਦੁਆਰੇ ਜਾ ਕੇ ਪੂਛੋ।

ਮਾਨ ਸਿੰਹ : ਠੀਕ ਹੈ ਜੀ ।

ਬਜ਼ੁਰਗ ਸਿੰਘ : ਗੁਰਦੁਆਰੇ ਗੁੰਥੀ ਸੇਵਾਦਾਰ ਕੀ ਕਹਿੰਦੇ ਹਨ।

ਮਾਨ ਸਿੰਹ : ਠੀਕ ਹੈ ਜੀ

ਬਜ਼ੁਰਗ ਸਿੰਘ : ਤੂੰ ਫਿਰ ਨਹੀ ਹਟਦਾ ਹੈ। ਹੈਂ ? ਤੂੰ ਚੱਪ ਕਰ ਕੇ ਬਹਿ ਨਹੀ ਸਕਦਾ ***** ਦਿਆ। ਮਾੜਾ ਮੋਟਾ ੨, ੪, ੬ ਮਹੀਨੇ ਕਟ ਲੈ।

ਮਾਨ ਸਿੰਹ : ਸਤਿ ਬਚਨ ਜੀ।

ਬਜ਼ੁਰਗ ਸਿੰਘ : ਭੁਲ ਜਾਣਗੇ ਲੋਗ

ਮਾਨ ਸਿੰਹ : ਠੀਕ ਹੈ।

ਬਜ਼ੁਰਗ ਸਿੰਘ : ਜੀਹੜੇ ਬੰਦੇ ਪਿਛੇ ਲਗੇ ਹਨ, ਉਹ ਖਿਲਾਫ ਨੇ ਹੁਣ, ਫਿਰ ਮਘਾਂ ਦੇਣਾ ਹੋ ਕਮ।

ਮਾਨ ਸਿੰਹ : ਠੀਕ ਹੈ।

ਬਜ਼ੁਰਗ ਸਿੰਘ : ਉਥੇ ਇੰਟਰਵੀਊ ਲੈ ਕੇ ਆਏ ਨੇ ਫੋਟੋਆ ਦੀਤੀਆ ਨੇ ਉਹਨਾ ***** ਨੈ।

ਮਾਨ ਸਿੰਹ : ਠੀਕ ਹੈ ਜੀ।

ਬਜ਼ੁਰਗ ਸਿੰਘ : ਹਾ ਜੀ, ਹਾ ਜੀ, ਕਹੀ ਜਾਂਦਾ ਤੂੰ। ਹਰਾਮੀ ਹੈ ਪੂਰਾ।

ਮਾਨ ਸਿੰਹ : ਨਹੀ ਬਾਬਾ ਜੀ ਇੰਜ ਨਹੀ ਹੋਉਗਾ।

ਬਜ਼ੁਰਗ ਸਿੰਘ : ਹੋਉ ਕੀਦਾ ਨਾ, ਮੈ ਜਾਣਦਾ ਇਨਾ ਨੂੰ। ਸਮਜਣਾ ਚਾਹੀਦਾ ਹੈ, ਚੰਗੀ ਤਰਾ।

ਮਾਨ ਸਿੰਹ : ਬਾਬਾ ਜੀ ਸਭ ਠੀਕ ਹੋ ਜਾਉ।

ਬਜ਼ੁਰਗ ਸਿੰਘ : ਉਪਰੋਂ ਤੇਰੇ ਕੁਛ ਹੋਰ, ਮਨ ਚੇ ਤੇਰੇ ਕੁਛ ਹੋਰ ਹੁੰਦਾ ਹੈ।

ਮਾਨ ਸਿੰਹ : ਨਹੀ ਇਦਾ ਨਹੀ ਹੈ। ਜਿਸ ਤਰਾ ਤੁਸੀ ਕਹੋ ਉਸੇ ਤਰਾ ਹੋਉਗਾ, ਬਾਬਾ ਜੀ ਸਭ ਠੀਕ ਹੋ ਜਾਉ।

ਬਜ਼ੁਰਗ ਸਿੰਘ : ਹਾ, ਮੈ ਕੀ ਕਹਿਣਾ।

ਮਾਨ ਸਿੰਹ : ਨਹੀ ਜਿਸ ਤਰਾ ਤੁਸੀ ਕਹੋ ਉਸੇ ਤਰਾ ਹੋਉਗਾ। ਆਪ ਜੀ ਦੀ ਕ੍ਰਿਪਾ ਚਾਹੀਦੀ ਹੈ। ਸਭ ਠੀਕ ਹੋ ਜਾਉਗਾ।

ਬਜ਼ੁਰਗ ਸਿੰਘ : ਸਾਲੈ, ***** , ਸਾਲੇ ***** , ਦੁਨੀਆ ਬਹੁਤ ਕੁਛ ਕਹੀਦੀ ਏ। ਜਨਾਨੀ ਤੇ ਇਤਬਾਰ, ਜਨਾਨੀਆ ***** ਦਿਆ ਹੈਠਾ ਪੈ ਕੈ ਵਾਰ ਕਰ ਦਿੰਦੀਆ। ਹੋਰ ਬਹੁਤ ਕੁਛ ਕਰ ਦਿੰਦੀਆ।

{Transcriber's Comments : The elderly Singh hints at the saadh's extra-close relationships with women, and the dangers }

ਮਾਨ ਸਿੰਹ : ਠੀਕ ਹੈ। ਸਤਿ ਬਚਿਨ।

{Transcriber's Comments : The saadh agreeing those relationships exist. }

ਬਜ਼ੁਰਗ ਸਿੰਘ : ਸਤਿ ਬਚਿਨ ਦਾ ***** , ਬੇਫਕੂਫ ਸਾਲਾ। ਇਥੇ ਜਾਣਾ, ਉਥੇ ਜਾਣਾ, ਏਵੇ ਚਿੰਝੜਿਆ ਛੇੜੀ ਜਾਂਦੇ ਹੋਣ। ***** , ਵਿਚ ਮਿਲੇ ਹੋਣਗੇ ਅੰਦਰੇ। ਤੂੰ ਲੈਣਾ ਕੀ ਇਥੇ।

ਮਾਨ ਸਿੰਹ : ਠੀਕ ਹੈ ਜੀ ।

ਬਜ਼ੁਰਗ ਸਿੰਘ : ਬਾਲਾ, ਅਫਸੋਸ ਹੈ। ਤੇਨੂੰ ਅਕਲ ਹੀ ਨਹੀ ਆਉਣੀ ਤੇਨੂੰ।

ਮਾਨ ਸਿੰਹ : ਮਾਫ ਕਰਨਾ, ਬਾਬਾ ਜੀ, ਬਖਸ਼ਿਸ ਕਰੋ।

{Transcriber's Comments : The saadh asks for forgiveness , and seeks the elderly Singh's blessings. }

ਬਜ਼ੁਰਗ ਸਿੰਘ : ਮਤ ਮਾਰੀ ਤੇਰੀ ਸਾਲੀਆ। ਕਾਮ ਨੇ ਤੇਰੀ ਮਤ ਮਾਰਤੀ ਤੇਰੀ । ਉਲੂ ਦੇ ਭੱਠਿਆ।

ਮਾਨ ਸਿੰਹ : ਏਸੀ ਕੋਈ ਗਲ ਨਹੀ ।

ਬਜ਼ੁਰਗ ਸਿੰਘ : ਕੀ ??

ਮਾਨ ਸਿੰਹ :ਬਾਬਾ ਜੀ ਸਭ ਠੀਕ ਹੋ ਜਾਉਗਾ।

ਬਜ਼ੁਰਗ ਸਿੰਘ : ਬੋਲੀ ਜਾ ਝੂਠ। ਝੂਠ। ਝੂਠ ਤਾ ਤੇਰਾ ਕਮ ਹੈ। ਝੂਠ ਬੋਲੀ ਜਾਣਾ। ਸਚਿ ਨੂੰ ਝੂਠ ਬੋਲੀ ਜਾਣਾ, ਝੂਠ ਨੂੰ ਸਚਿ ਬੁਲੋਣ ਦੀ ਕੋਸ਼ਿਸ ਕਰਦਾ ਹੈ। ਇਹ ਨਹੀ ਬਣਦਾ ਹੁੰਦਾ। ਲੋਕੀ ***** ਨੇ ਪੂਰੇ। ਤੂੰ ਸੋਚਦਾ ਤੇਨੂੰ ਅਕਲ ਬਹੁਤ ਹੇ। ਤੇਨੂੰ ਅਕਲ, ਉਕਲ ਕੋਈ ਨਹੀ ਹੈ। ਬੈਫਕੂਫ ਹੈ ਤੂੰ। ਨਾ ਤੇਨੂੰ ਸ਼ਰਮ, ਨਾ ਤੇਨੂੰ ਹਾਈਆ ਜਹਿਦੇ ਮਰਜੀ ਹਕ ਚੇ ਬੋਲੀ ਜਾਂਦਾ। ਜਿਹੜੇ ਮਰਜੀ ਖਿਲਾਫ। ਗਲਤ ਬੰਦੇ ਨੂੰ ***** ਨੈ ***** ਚਾੜਿਆ। ਬਹੁਤ ਗਲਤ ਬੰਦਾ ਹੈ। ਬਹੁਤ ਮਾੜਾ ਹਾਲ ਹੋਉ ਤੇਰਾ।

{Transcriber's Comments : The elderly Singh chides the saddh for continually denying and lying about the truth. }

ਮਾਨ ਸਿੰਹ : ਨਹੀ ਬਾਬਾ ਜੀ ਇਸ ਤਰਾ ਨਹੀ ਹੋਉ।

ਬਜ਼ੁਰਗ ਸਿੰਘ : ਬੰਦਾ ਹੁੰਦਾ ਹੈ ਇਕ ਵਾਰ ਗਲਤੀ ਕਰਕੇ ਯਾਦ ਰਖਦਾ। ਢੀਠ ਹੇ। ਇਨਾ ਢੀਠ ਹੈ। ਨਿਚ ਦਾ ਨਿਚ ਹੈ ਤੂੰ। ਤੂੰ ਸੋਚਦਾ ਵੀ ਨੀਚ ਹੈ। ਜਿਹੜੇ ਬੰਦੇ ਦਿਲੋਂ ਹਿਤ ਕਰਦੇ ਤੂੰ ਸਕ ਕਰਦਾ। ਜਿਹੜੇ ***** ਬੰਦੇ ਬਦਮਾਸ਼ ਨੇ। ਦੋਗਲੇ ਨੈ ਉਹ ਕਹਿੰਦਾ, ਉਹ ਚੰਗੇ ਨੈ।

ਮਾਨ ਸਿੰਹ : ਨਹੀ ਬਾਬਾ ਜੀ ਇਦਾ ਨਹੀ।

ਬਜ਼ੁਰਗ ਸਿੰਘ : ਇਨਾ, ***** ਨਾਲ ਕੋਈ ਬੰਦਾ ਵੀ ਨਹੀ ਖੜਦਾ। ਕੋਈ ਵੀ।

ਮਾਨ ਸਿੰਹ : ਠੀਕ ਹੈ ਜੀ, ਠੀਕ ਹੈ ਜੀ

ਬਜ਼ੁਰਗ ਸਿੰਘ : ਫਲਾਨੇ ਉਹ ਗਲ ਕਰਨੀ । ਫਲਾਨੇ ਇਹ ਗਲ ਕਰਨੀ ।***** ਕਟੇ। ਸਾਲੇ, ***** , ਮੈ ਤਾ ਗਲਾ ਜੀ ਕਰਨੀਆ ਬੰਦ ਕਰ ਦੀਤੀਆ।***** ਨਾਲ । ਜੋ ਕੁਛ ਕਰਨਾ ਕਰੋ ।***** । ਹਰਾਮੀ ਹੈ ਸਾਲੇ।

ਮਾਨ ਸਿੰਹ : ਠੀਕ ਹੈ। ਬਾਬਾ ਜੀ ਕਹੋ ਜੋ ਕੁਛ ਵੀ ਕਹਿਣਾ।

ਬਜ਼ੁਰਗ ਸਿੰਘ : ਮੈ ਕੁਛ ਨਹੀ ਕਹਿਣਾ । ਨਾ, ਤੇਰੀ ਮਰਜੀ ਕਰ ਹੁਣ । ਮੇਰੇ ਮਨ ਚੇ ਆਉਂਦਾ ਦਰਦ ਹੁੰਦਾ, ਗੁਸਾ ਆਉਂਦਾ ਕਢ ਦਿੰਨਾ। ਮੇ ਰੋਲਾ ਵਾਲਿਆ ਨਹੀ ਖੜ ਸਕਦਾ। ਕੀ ਮੇਰਾ ਇਹੀ ਕਮ ਰਹੀ ਗਿਆ। ਮੇਰੇ ਅਖਿਰ ਦੇ ਦਿਨ ਆਏ ਹਨ। ਮੈ ਉਹੀ ਮਰਨਾ ਚਾਹੁੰਦਾ। ਮੈ ਤਾ ਰਬ ਦਾ ਨਾਮ ਲੈਣਾ ਚਾਹੁੰਦਾ।***** । ਕੰਜਰਾ। ਆਪੇ ਮਰੋ। ਮੇਨੂੰ ਕੋਈ ਲੋੜ ਨਹੀ ਤੁਹਾਡੀ । ਬੇਸ਼ਰਮ। ਸਾਲੇ । ਤੂੰ ਕਹਿੰਦਾ ਤੂੰ ਵਦ ਸਿਆਣਾ ।***** ਕਟੀਆ। ਤੇਨੂੰ ਤਾ ਅਕਲ ਹੀ ਕੋਈ ਨਹੀ । ਮੈ, ਮੈ, ਜੋ ਮਰਜੀ ਭੌਂਕੀ ਜਾ ਜੋ ਭੌਂਕਣਾ। ਮੈ ਫਲਾਨਾ, ਫਲਾਨਾ। ਉਹ ਸਾਲਿਆ। ਨਿਰਮਤਾ ਵੀ ਕੋਈ ਚੀਜ ਹੈ। ਗਰੀਬੀ ਵੀ ਕੋਈ ਚੀਜ ਹੇ। ਤੂੰ ਕਹੀ ਜਾਂਦਾ ਹੋਵੇਗਾ ਕੀ ਇਹ ਐਵੀ ਬੋਲੀ ਜਾਂਦਾ ਹੇ। ਤੂੰ ਕਹਿੰਦਾ ਫੁਲੀਆ ਫਿਰਦਾ ਹੈ। ਕਹਿੰਦਾ ਹੰਕਾਰ ਹੈ ਤੇਨੂੰ।

ਮਾਨ ਸਿੰਹ : ਮੈ, ਮੈ, ਬਾਬਾ ਜੀ ਲੰਗਰ ਵਾਲੇ ਨੂੰ ਪੁਛਲਉ।

ਬਜ਼ੁਰਗ ਸਿੰਘ : ਲੰਗਰ ਵਾਲਾ ***** । ਲੰਗਰ ਵਾਲਾ ਤੇਰੇ ਨਾਲੋ ਘਟ ਹੇ। ਲੰਗਰ ਵਾਲੇ ਨਾਲ ਵੀ ਘਟ ਹੋਈ ਹੇ। ***** ਲੰਗਰਵਾਲੇ , ...ਸਾਲੇ ਲੰਗਰਵਾਲੇ , ਸਾਲੇ ਫਲਾਨੇ ਵਾਲੇ , ਗੰਦ ਪਾਇਆ ਪਿਆ ਸਾਲਿਆ ਨੈ।

ਮਾਨ ਸਿੰਹ : ਬਾਬਾ ਜੀ ਮੇ ਤੁਹਾਡੇ ਆਸਰੇ ਤੁਰੀਆ ਫਿਰਦਾ ।

ਬਜ਼ੁਰਗ ਸਿੰਘ : ਮੇਰਾ ਕੋਈ ਆਸਰਾ ਨਹੀ । ਮੈ ਤੇਨੂੰ ਸਚੀ ਗਲ ਦਸਾ । ਮੈ ਕੋਰਾ ਬੰਦਾ । ਆਪਣੇ “ਸਕੀ ਨਲੋ ਸੂਮ ਭਲਾ, ਤੁਰੰਤ ਦੇਵੇ ਜਵਾਬ” ਸਾਲਿਆ ਮੇਰਾ ਤਾ ਜੀਉਣਾ ਔਖਾ ਹੋਇਆ ਪਿਆ ।

ਮਾਨ ਸਿੰਹ : ਬਾਬਾ ਜੀ, ਆਪ ਜੀ ਦੇ ਆਸਰੇ ਬੇਠੈ ਹਾ ।

ਬਜ਼ੁਰਗ ਸਿੰਘ : ***** ਤੇਰੀਆ । ਮੈ ਕੁਤੀ ਦੇ ਪੂਤ ਨੂੰ ਕਿਹਾ ਸੀ ਲੰਗਰ ਵਾਲੇ ਨੂੰ ੧੯੭੫ ਬਾਅਦ ਤੋ ਮੈ ਉਡੀਕੀ ਜਾਂਦਾ ਹੁਣ ਤਕ ਕੀ ਮੈਨੂੰ ਗਾਲਾਂ ਕਡਣ ਵਾਲਾ ਕੋਈ ਹੋਵੇ ।

ਮਾਨ ਸਿੰਹ : ਹਹਿ , ਹਹਿ ।

ਬਜ਼ੁਰਗ ਸਿੰਘ : ਮੈਨੂੰ ਕਹਿੰਦਾ ਕਿਉ । ਮੈ ਕਿਹਾ ਗਾਲਾਂ ਪੈਣ ਬੰਦਾ ਸੋਚਦਾ ਉਏ ਮੇਰੇ ਚੇ ਕੋਈ ਨੁਕਸ ਹੋਣਾ, ਕਸੂਰ ਹੋਣਾ, ਮੈ ਆਪਣੇ ਆਪ ਨੂੰ ਠੀਕ ਕਰ ਲਵਾ ।*****

ਮਾਨ ਸਿੰਹ : ਬਾਬਾ ਜੀ ਗਲਾ ਹੀ ਐਸੀਆ ਹੋ ਗਈਆ ਨੇ, ਅਸੀ ਸੁਪਨੇ ਵਿਚ ਸੋਚ ਵੀ ਨਹੀ ਸੀ ਸਕਦੇ ।

{Transcriber's Comments : The saadh admits things are out of control.}

ਬਜ਼ੁਰਗ ਸਿੰਘ : ਸਾਲਿਆ ਮੈ ਕਹਿੰਦਾ ।

ਮਾਨ ਸਿੰਹ : ਬਾਬਾ ਮੈ ਤਾ ਨਹੀ ਜਾਣੰਦਾ

ਬਜ਼ੁਰਗ ਸਿੰਘ : ਮੈ ਆਪਣੇ ਮਨ ਵਿਚ ਗੰਦ ਰਖ ਛੁਡਾ, ਜੋ ਲੋਕ ਕਹਿੰਦੇ ਹੈ । ਮੈ ਤੇਨੂੰ ਕਹਿ ਤਾ । ਮੈ ਆਪਣੇ ਕੋਲੋ ਬਣੇਦਾ ਤੇ ਕਹਿੰਦਾ ਅਗੇ ਨਾ ਮੈ ਤੈਨੂੰ ਕਹਿਣਾ । ਮੈ ਕਿਤੇ ਉਮੇ ਆਕੇ ਕਹਿ ਤਾ ਤੇਨੂੰ ਮੈ, ***** ਤੂੰ ਇਹ ਤਾ ਸੋਚਦਾ ਮੇਨੂੰ ਕਿਹਣ ਤੋ ਪਹਿਲਾ, ਤੂੰ ਆਜ ਇਹ ਕਹਿਤਾ, ਇਨਾ ਸੋਚਦਾ ਤੂੰ ਸਾਲਿਆ ਮੇਨੂੰ ਲੋਕਾਂ ਨਾਲ ਰਲਾ ਤਾ । ਕੁਤਾ, ***** , ਹਰਾਮੀ , ਮਾਈ ਜਾਵਾ, ਕੁਤਾ ।

ਮਾਨ ਸਿੰਹ : ਉਹ ਬਾਬਾ ਜੀ ਐਸਾ ਨਹੀ;

ਬਜ਼ੁਰਗ ਸਿੰਘ : ਨੀਚਿਆਂ ਦਾ ਨੀਚ । ਇਨੀ ਨੀਚਤਾ, ਤੈਨੂੰ ਪਤਾ ਹੀ ਨਹੀ , ਤੈਨੂੰ ਅਕਲ ਹੀ ਕੋਈ ਨਹੀ ।

ਮਾਨ ਸਿੰਹ : ਪਤਾ ਹੀ ਨਹੀ, ਬਾਬਾ ਜੀ ਕੀ ਹੋ ਰਿਹਾ।

ਬਜ਼ੁਰਗ ਸਿੰਘ : ***** ਕਿਸੇ ਦੇ ਖਿਲਾਫ ਗਲ ਕਰਕੇ, ਤਾ ਉਸ ਦੇ ਮਨ ਚੋਂ ਗਲ ਕੱਢਣੀ ਪੈਣੀ ਹੈ, ਤੇਨੂੰ ਕੀ ਪਤਾ ਗਲਾ ਕਿਦਾਂ ਕੱਢੀਦੀਆਂ ਲੋਕਾਂ ਦੇ ਦਿਲੋ ਤੇ।

ਮਾਨ ਸਿੰਹ : ਠੀਕ ਹੈ।

ਬਜ਼ੁਰਗ ਸਿੰਘ : ##### ਕੱਢ ਲਊ, ਤੇਰਾ ਉਹ ##### ਕੱਢ ਲਊ, ##### ਸਿੰਘ ਕੱਢ ਲਊ। ***** ਦੇ। ਖਲੜ ਪਈ ਹੋਈ ਹੈ। ਬੁਰੜੀਆਂ, ਬੁਰੜੀਆਂ ਕਿਨੀਆ ਸ਼ੇਤਾਨ ਹੈ। ਕਹਿੰਦੀਆ ਪ੍ਰੋਗਰਾਮ ਪਤਾ ਕਰੋ ਕੀਥੇ ਆ। ਗਹਾਂ ਦਸਣਾ ਹੈ। ਉਹਨਾ ਮੈ ਤੇਨੂੰ ਦਸਣਾ ਨਹੀ ਸੀ ਚਹੁੰਦਾ। ਮਰ ਲੈਣ ਦੇ ***** ਨੂੰ ਮਰਣ ਦਿਉ, ਮੈ ਉਦਣ ਪੁਛਿਆ ਤੁਹਾਡੇ ਚੋਂ ਖੜਣ ਵਾਲਾ ਹੈ ਕੋਈ ? ਖੜੂ ? ਚੁਪ, ਨਿਵੀਆ ਪਾ ਲਈਆ, ***** ਕਟੈ ਏਵੇ ਪ੍ਰੋਗਰਾਮ ਬਣਾਈ ਫਿਰਦੇ ਨੇ। ਬਣਾਈ ਜਾਂਦੇ ਆ। ***** ਸਾਲੇ।

ਬਜ਼ੁਰਗ ਸਿੰਘ : ***** ਪ੍ਰੋਗਰਾਮ ਦੇ, ਇਥੇ ਹੋਰ ਥੋੜੇ ਬਗ ਤੁਰੈ ਫਿਰ ਦੈ ਨੇ। ਸਾਧ ਵਥੇਰੇ ਤੁਰੇ ਫਿਰਦੇ ਨੈ, *****।

ਮਾਨ ਸਿੰਹ : ਠੀਕ ਹੈ।

ਬਜ਼ੁਰਗ ਸਿੰਘ : ਤੈਨੂੰ ਤਾ ਹੰਕਾਰ ਨੇ ਮਾਰ ਲਿਆ ***** ਤੂੰ ਉਥੇ ਮਹਿਤੇ ਟਿਕਦਾ, ਕੁਤੇ ਦਾ ਪੁਤ ਗਲ ਹੀ ਕੁਛ ਹੋਰ ਜਾਣੀ ਸੀ।

ਮਾਨ ਸਿੰਹ : ਉ, ਬਾਬਾ ਜੀ ਮੈ ਤਾ ਤੁਹਾਨੂੰ ਦਸ ਹੀ ਨਹੀ ਸਕਦਾ।

ਬਜ਼ੁਰਗ ਸਿੰਘ : ਮੈ, ਮੈ ਨਹੀ ਸੁਣਾ ਕੁਛ ਵੀ ਤੇਹਿਥੇ। ਦਸ ਨਹੀ ਸਕਦਾ, ਮਾਂ ਦਾ ਸਿਰ ਦਸਣਾ।

ਮਾਨ ਸਿੰਹ : ਤੁਸੀ ਤਾ ਮੇਰੀ ਸੁਣਦੇ ਹੀ ਨਹੀ।

ਬਜ਼ੁਰਗ ਸਿੰਘ : ਤੂੰ ਕੀ ਦਸਣਾ ਮੈਨੂੰ। ਮੈਨੂੰ ਸਾਰਾ ਕੁਛ ਪਤਾ।

ਮਾਨ ਸਿੰਹ : ਮੇਰੀ ਗਲ ਤਾ ਸੁਣੋ।

ਬਜ਼ੁਰਗ ਸਿੰਘ : ਮੈਂ ਨਹੀਂ ਸੁਣਨੀ ਇਹ ਦੀ ਬਸ, ਸੁਣ ਲਈ ਤੇਰੀ ਬਹੁਤ ਸੁਣ ਦਾ ਰਿਹਾ, ਇਨੇ ਸਾਲ ਹੋ ਗਏ ਸੁਣਦੇ ਨੂੰ, ਮੈਂ ਨਹੀਂ ਕੁਛ ਸੁਣਨੀ, ਮੈਨੂੰ ਆਦਤ ਵੀ ਨਹੀਂ ਹੈ,..... ਮੈਰੀ ਤਾ ਹਿਸਟਰੀ ਵਿਚ ਵੀ ਨਹੀਂ ਹੈ, ਮੈਂ ਤਾ ਕਨਾਰਾ ਕਰ ਲੈਂਦਾ, ਜਿਥੇ ਵੀ ਕਿਤਾਰ ਹੋਵੇ।

ਮਾਨ ਸਿੰਹ : ਮੇਰੀ ਤੁਸੀਂ ਸੁਣ ਦੇ ਨਹੀਂ ਆ।

ਬਜ਼ੁਰਗ ਸਿੰਘ : ***** ਖੜਕੇ, ਡਿਗੋ ਜੀਹੜੇ ਖੂਹ ਚੈ ਡਿਗਣਾ, ***** ਦਿਉ, ਲਈ ਫਿਰੋ ਜਨਾਨੀਆ ਨੂੰ ਆਪਣੇ ਆਲੇ ਦੁਆਲੇ ਆਪਣੇ।

ਮਾਨ ਸਿੰਹ : ਨਹੀਂ ਬਾਬਾ ਜੀ ਐਸੀ ਗਲ ਨਹੀਂ ਮੁਆਫ ਕਰਦੇ।

ਬਜ਼ੁਰਗ ਸਿੰਘ : ਸਾਲੇ, ਬੇਸ਼ਰਮ।

ਮਾਨ ਸਿੰਹ : ਐਸੀ ਗਲ ਨਹੀਂ।

ਬਜ਼ੁਰਗ ਸਿੰਘ : ਜਨਾਨੀਆ ਤੇਰੇ ਨਾਲ ਖੜਕੀਆ ਤੇਰੇ ਨਾਲ, ਦੇਣ ਗਿਆ ਤੇਨੂੰ ਦਖੂ ਦਾਣਾ, ਦੇਖ ਦਾ ਜਾ ਤੂੰ।

ਮਾਨ ਸਿੰਹ : ਨਹੀਂ, ਨਹੀਂ, ਐਸੀ ਗਲ ਨਹੀਂ।

ਬਜ਼ੁਰਗ ਸਿੰਘ : ਲੋਕ ਤੈਨੂੰ ਅੰਦਰ ਕਰੋਣ ਨੂੰ ਫਿਰਦੇ ਨੇ, “ਅੰਦਰ”। ਆਪਣੇ ਖਿਲਾਫ ਗਲ ਸੁਣਦਾ ਨਹੀਂ ਤੂੰ, ਤੇਨੂੰ ਕੀਨੀ ਵਾਰੀ ਕੀਹਾ, ਜਿਹੜਾ ਬੰਦਾ ਆਪਣੇ ਖਿਲਾਫ ਸੁਣਦਾ ਨਹੀਂ, ਬੰਦਾ ਹੀ ਨਹੀਂ ਉਹੋ।

ਮਾਨ ਸਿੰਹ : ਠੀਕ ਹੈ ਜੀ।

ਬਜ਼ੁਰਗ ਸਿੰਘ : ਖਿਲਾਫ ਗਲ ਸੁਣੋ, ਆਪਣੇ ਆਪ ਨੂੰ ਠੀਕ ਕਰੋ।

ਮਾਨ ਸਿੰਹ : ਠੀਕ ਹੈ ਜੀ।

ਬਜ਼ੁਰਗ ਸਿੰਘ : ਜੇ ਝੂਠ ਹੈ ਤਾ ਭੌਂਕੀ ਜਾਣ ਦਿਉ।

ਮਾਨ ਸਿੰਹ : ਠੀਕ ਗਲ ਹੈ ਜੀ।

ਬਜ਼ੁਰਗ ਸਿੰਘ : ਸੁਣਦੇ ਹੀ ਨਹੀਂ । ਤੂੰ ਤਾਂ ਸੁਣਕੇ ਹੀ ਰਾਜੀ ਨਹੀਂ ਹੈ, ਤੂੰ ਤਾਂ ਇਹ ਕਹਿਨਾ ਕੀ ਹਾਂਜੀ ਮਿਠੀਆ ਮਿਠੀਆ ਗਲਾ ਕਰਨ, ਤੇ ਕਹਿਣ ਚੜਦੀ ਕਲਾ ਹੈ ਜੀ , ਤੁਹਾਡੀ ***** ਦਾ ***** ਚੜਦੀ ਕਲਾ ਹੈ, ***** ।

ਮਾਨ ਸਿੰਹ : ਠੀਕ ਹੈ ।

ਬਜ਼ੁਰਗ ਸਿੰਘ : ਘਰਵਾਲੀਆ ਸਾਂਭੀਆ ਨਹੀਂ ਜਾਂਦੀਆਂ ਇਨ੍ਹਾਂ ਤੋਂ ***** ਲੋਕਾਂ ਨੂੰ ਕਹਿ ਜਾਣਗੇ ਚੜਦੀ ਕਲਾ , “ਹੋਊ” ।

ਮਾਨ ਸਿੰਹ : ਹੁਣ ਇਦਾਂ ਨਹੀਂ ਹੋਊ ।

ਬਜ਼ੁਰਗ ਸਿੰਘ : ##### ਆਪਣੀ ਫੈਮਲੀ ਨਾਲ ਬਣਦੀ ਨਹੀਂ ਹੈ । ਕੀਨੀ ਫੈਮਲੀ, ਕੀਨੀ ਵਡੀ ਫੈਮਲੀ ਹੈ ਇਹਦੀ, ਸੋਹਿਰਾ ਪਰਵਾਰਿ ਕੀਨਾ ਵਡਾ ਹੈ ।

ਮਾਨ ਸਿੰਹ : ਬਾਬਾ ਜੀ ਕ੍ਰਿਪਾ ਕਰੋ ਤੁਹਾਡੀ ।

ਬਜ਼ੁਰਗ ਸਿੰਘ : ਇਹ ਤਾਂ ਕਦੀ, ਮੈਨੂੰ ਕਦੀ ਮਿਲੀਆ ਵੀ ਨਹੀਂ, ਸਤਿ ਸ੍ਰੀ ਅਕਾਲ, ਫੁਨ ਵੀ ਨਹੀਂ ਕਰਦਾ, ਇਹ ਤਾਂ ***** ਕਮੀਨਾ ਐਸਾ ਹੈ ।

ਮਾਨ ਸਿੰਹ : ਠੀਕ , ਠੀਕ , ਠੀਕ

ਬਜ਼ੁਰਗ ਸਿੰਘ : ਤੂੰ ਕੀ ਸਮਝਦਾ ਇਸ ***** ਨੂੰ, ਇਹ ਦਾ ਤਾਂ ਮਨ ਜੀ ਖਰਾਬ ਹੈ । ***** ਦੇ ਸਾਲੇ, ਇਹੋ ਜੇ ਲਕੜੇ ਦੇ, ਉਦਣ ##### ਸਿੰਘ ਵੀ ਆਈਆਂ ਸੀ ਗੁਰਦੁਆਰੇ ਇਹ ਨਹੀਂ ਸੀ ਆਈਆਂ ਸੀ । ਬਾਕੀ ਸਾਰੇ ਆਏ ਸੀ ੭, ੮ ਬੰਦੇ ਆਏ ਸੀ । ##### ਸਿੰਘ ਨੇ ਸਭ ਤੋਂ ਪਹਿਲਾ ਕਹਿਾ, ਬਾਬੇ ਨੂੰ ਆਉਣਾ ਨਹੀਂ ਸੀ ਚਾਹੀਦਾ ।

ਮਾਨ ਸਿੰਹ : ਠੀਕ ਹੈ ।

ਬਜ਼ੁਰਗ ਸਿੰਘ : ਗਲ ਹੋਈ ਉਥੇ ਸਟਾਕਟਨ, ਤੂੰ ਆਗਿਆ ਸੀ, ਕਹਿੰਦੇ ਠੀਕ ਹੈ, ***** ਬਾਬੇ ਦੈ, ਹੁਣ ਹਲਾਤ ਹੋਰ ਨੈ, ਤੇਨੂੰ ਕੀ ਪਤਾ. ਤੁਸੀਂ ਕੀ ਸਮਝਦੇ ਸਾਲੀਉ, ਕੀਸੇ ਨੂੰ ਮਿਲ ਕੇ , ਕਿਸੇ ਨਾਲ ਗਲ ਕਰਕੇ ।

ਬਜ਼ੁਰਗ ਸਿੰਘ : ***** ਡਾਲਰਾ ਦੇ, ਡਾਲਰਾ ਨੂੰ ***** ਚੇ ਲੇ ਲਈ, ਆ ਬਣਾਈ ਜਾ ***** ਬਿਲਡਿੰਗਾਂ, ਸਿਲਡਿੰਗਾਂ, ਇਨ੍ਹਾਂ ਨੂੰ ਜਦੋਂ ਮਰੈਗਾ ਨਾਲ ਲੈ ਜਾਈ । ਇਨ੍ਹਾਂ ਨੂੰ ਕੁਤੇ ਦਾ ਪੁਤਾ,

ਸਾਲਾ, ***** *****, ਤੇਰੇ ਤੋਂ ਭਜਨ ਨਹੀਂ ਕਰਿਆ ਜਾਂਦਾ, ਹਰਾਮ ਜਾਦੇ, ਕੁਤੇ, ਕੀ ***** ਦੇ ***** ਲੇ ਜਾਏਗਾ, ਇਨਾ ਨੂੰ, ਬਿਲਡਿੰਗਾਂ ਬਣਾ ਲੈ ਜੀਨਿਆ ਬਣਾਣੀਆ, ਕੀ ਕਰੇਂਗਾ, ਹਾ, ਨਵੇ ਮੂੰਡੇ ਖੜੇ ਹੋਏ ਹਨ ਹੁਣ, ਤੇਰੀਆਂ ਬਿਲਡਿੰਗਾਂ ਨੇ ਤੈਨੂੰ ਫੜਾ ਦੇਣਾ। ਅਖਬਾਰ ਤੇ ਖਬਰਾ ਪੜਕੇ ਦੇਖ, ਕੀ ਹੋ ਰਿਹਾ ਹੈ। ਮੈਂ ਇਥੇ ਬੈਠ ਕੇ ਸੁਣਦਾ, ਟੀ.ਵੀ, ਰੇਡੀਓ ਤੇ ਵੀ ਕੀ ਹੋ ਰਿਹਾ ਇਥੇ ਇੰਡੀਆ ਜਾ ਉਹ ਜਿਹੜੇ ਫੜੇ ਗਏ ਨੈ..... ਕਿਸੇ ਭੁਖੇ ਨੂੰ ਖਲਾ ਦਿਉ, ਕੀ ਕਰੇਗਾ, ਪੇਸੈ ਨੂੰ । ਕਿਸੇ ਮਿਨੀਸਟਰ, ਚਿਫ ਮਿਨੀਸਟਰ ਨੂੰ ਅਫਸਰ ਨੂੰ ਦੇ ਪੈਸੈ ਗਲ ਨਹੀਂ ਬਣਦੀ । ਪੇਸੈ ਨਾਲ ਗਲ ਨਹੀਂ ਬਣਦੀ, ਜੀਵਨ ਨਾਲ ਗਲ ਬਣਦੀ, ਭੌਂਦੂ।

{Transcriber's Comments : Elderly Singh mentions that the saadh keeps building his dera, but is not doing any simran, and thinks by bribing politicians (ministers, chief ministers) he can get away with things.}

ਮਾਨ ਸਿੰਹ : ਬਾਬਾ ਆਪ ਜੀ ਦੀ ਕ੍ਰਿਪਾ ਚਾਹੀਦੀ।

ਬਜ਼ੁਰਗ ਸਿੰਘ : ਜਿਨਾ ਮੇ ਤੇਰਾ ਕੀਤਾ ਇਨਾ ਕੀਸੇ ਦਾ ਨਹੀਂ ਕੀਤਾ, ***** *****, ਮੈਂ ਕਿਹਾ ਚਲੋ ਆਪੇ ਮਾੜਾ ਮੋਟਾ ਕਹੀ ਵੀ ਲਈ ਦਾ ਸੀ, ਤੂੰ ਕੀਨਾ ਕਮੀਨਾ ਨਿਕਲਿਆ, ਕੀ ਇਹ ਨੂੰ ਕਿਹੜਾ ਪਤਾ।

ਮਾਨ ਸਿੰਹ : ਬਾਬਾ ਜੀ ਕ੍ਰਿਪਾ ਕਰੋ।

ਬਜ਼ੁਰਗ ਸਿੰਘ : ਤੇਰਾ ਬੇੜਾ ਗਰਕ

ਮਾਨ ਸਿੰਹ : ਨਹੀਂ ਨਹੀਂ ਕ੍ਰਿਪਾ ਕਰੋ, ਮੈਂ ਤਾਂ ਆਪ ਪਾਗਲ ਹੋ ਗਿਆ

{Transcriber's Comments : The saadh states he is going crazy with all that is going on, indicating that things are out of control}

ਬਜ਼ੁਰਗ ਸਿੰਘ : ਚੰਗਾ ਮੇਰਾ ਮਗਜ਼ ਨਾ ਖਾਂ ਹੁਣ ਬਸ ਕਰ।

ਮਾਨ ਸਿੰਹ : ਬਾਬਾ ਜੀ ਕ੍ਰਿਪਾ ਕਰੋ ਬਸ।

----- END OF CONVERSATION -----